

# ਐਲਡਰਾਂ ਦੇ ਬਗੈਰ ਮੰਡਲੀ ਵਿਚ ਲੀਡਰਸ਼ਿਪ

ਕਿਸੇ ਸਥਾਨਕ ਮੰਡਲੀ ਵਿਚ ਲੀਡਰਸ਼ਿਪ ਤੇ ਵਿਚਾਰ ਕਰਨ ਤੇ ਸਾਡੇ ਦਿਮਾਗ ਵਿਚ ਐਲਡਰਾਂ ਜਾਂ ਐਲਡਰਾਂ ਦਾ ਵਿਚਾਰ ਆ ਹੀ ਜਾਂਦਾ ਹੈ। ਪਰ ਬਹੁਤ ਸਾਰੀਆਂ ਮੰਡਲੀਆਂ ਵਿਚ ਐਲਡਰ ਨਹੀਂ ਹਨ। ਅਸਰੀਕਾ ਵਿਚ ਵੀ ਪ੍ਰਭੂ ਦੀ ਕਲੀਸੀਆ ਵਿਚ ਲਗਭਗ ਅੱਧੀਆਂ ਮੰਡਲੀਆਂ ਵਿਚ ਪੰਜਾਹ ਜਾਂ ਇਸ ਤੋਂ ਘੱਟ ਮੈਂਬਰ ਹਨ ਅਤੇ ਇਹ ਛੋਟੀਆਂ ਛੋਟੀਆਂ ਮੰਡਲੀਆਂ ਜਿਆਦਾਤਰ ਐਲਡਰਾਂ ਦੇ ਬਗੈਰ ਹੀ ਹਨ। ਕਈ ਵਾਰ ਵੱਡੀਆਂ-ਵੱਡੀਆਂ ਕਲੀਸੀਆ ਵਿਚ ਵੀ ਐਲਡਰ ਨਿਯੁਕਤ ਨਹੀਂ ਕੀਤੇ ਜਾਂਦੇ। ਇਸ ਦੇ ਬਗੈਰ, ਮਿਸ਼ਨ ਖੇਤਰ ਵਿਚ ਭਾਰਤ ਹੋਵੇ ਜਾਂ ਆਸਟ੍ਰੇਲੀਆ, ਗੁਆਨਾ ਹੋਵੇ ਜਾਂ ਜਰਮਨੀ, ਹਰ ਥਾਂ ਐਲਡਰਾਂ ਦਾ ਹੋਣਾ ਨਿਆਮ ਨਾ ਹੋ ਕੇ ਅਪਵਾਦ ਹੀ ਹੈ। ਇਸ ਲਈ ਜੇ ਅਸੀਂ ਲੀਡਰਸ਼ਿਪ ਦੇ ਵਿਸ਼ੇ ਦੀ ਚਰਚਾ ਨੂੰ ਕਲੀਸੀਆ ਵਿਚ ਐਲਡਰਾਂ ਦੇ ਹੋਣ ਨਾਲ ਜੋੜਦੇ ਹਾਂ, ਤਾਂ ਅਸੀਂ ਉਸ ਸਵਾਲ ਨੂੰ ਨਜ਼ਰਅੰਦਾਜ਼ ਕਰ ਰਹੇ ਹਾਂ ਜੋ ਬਹੁਤ ਸਾਰੇ ਲੋਕਾਂ ਦੇ ਸਾਹਮਣੇ ਹੈ ਕਿ ਜਿਸ ਕਲੀਸੀਆ ਵਿਚ ਐਲਡਰ ਨਾ ਹੋਣ ਉਸ ਕਲੀਸੀਆ ਦਾ ਰਹਿਣਾ ਕੌਣ ਹੋਵੇਗਾ?

ਇਸ ਸਵਾਲ ਦੇ ਜਵਾਬ ਲਈ ਆਏ ਚਾਰ ਸੁਝਾਵਾਂ ਤੇ ਵਿਚਾਰ ਕਰਦੇ ਹਾਂ।

## ਮੰਡਲੀ ਐਲਡਰਾਂ ਦੇ ਬਗੈਰ ਵੀ ਹੋ ਸਕਦੀ ਹੈ

ਪਹਿਲਾ ਸੁਝਾਅ ਇਹ ਹੈ ਕਿ ਐਲਡਰਾਂ ਦੇ ਬਗੈਰ ਹੋਣ ਵਾਲੀ ਮੰਡਲੀ ਬਾਈਬਲ ਦੇ ਅਨੁਸਾਰ ਹੋ ਸਕਦੀ ਹੈ। ਰਸੂਲਾਂ ਦੇ ਕੰਮ 13 ਅਤੇ 14 ਅਧਿਆਇ ਵਿਚ ਪੌਲਸ ਅਤੇ ਬਰਨਾਬਾਸ ਨੇ ਆਪਣੀ ਪਹਿਲੀ ਮਿਸ਼ਨਰੀ ਯਾਤਰਾ ਵੇਲੇ ਕਈ ਮੰਡਲੀਆਂ ਕਾਇਮ ਕੀਤੀਆਂ ਸਨ। ਉਨ੍ਹਾਂ ਦੇ ਉਸੇ ਰਾਹ ਵਾਪਿਸ ਜਾਂਦਿਆਂ ਲੂਕਾ ਲਿਖਦਾ ਹੈ ਕਿ “ਉਨ੍ਹਾਂ ਨੇ ਹਰੇਕ ਕਲੀਸੀਆ ਵਿਚ ਉਨ੍ਹਾਂ ਲਈ ਬਜ਼ੁਰਗ ਠਹਿਰਾਏ ਅਤੇ ਰੋਜ਼ਾ ਰੱਖ ਕੇ ਪ੍ਰਾਰਥਨਾ ਕੀਤੀ ਤਾਂ . . .” (ਰਸੂਲਾਂ ਦੇ ਕੰਮ 14:23)। ਇੱਥੇ ਦੱਸੀਆਂ ਕਈ ਮੰਡਲੀਆਂ ਵਿਚ ਥੋੜ੍ਹੀ ਦੇਰ ਤਕ ਐਲਡਰ ਨਹੀਂ ਸੀ। (ਪਤਾ ਨਹੀਂ ਉਹ ਕਿਨੀ ਦੇਰ ਤਕ ਇਵੇਂ ਹੀ ਰਹੀਆਂ ਹੋਣਗੀਆਂ; ਇਸ ਬਾਰੇ ਵਿਚ ਵੱਖ-ਵੱਖ ਕਿਆਫੇ ਲਾਏ ਜਾਂਦੇ ਹਨ।) ਹੁਣ ਪੌਲਸ ਅਤੇ ਬਰਨਾਬਾਸ ਨੇ ਹਰੇਕ ਕਲੀਸੀਆ ਵਿਚ ਐਲਡਰ ਠਹਿਰਾ ਦਿੱਤੇ ਹਨ। ਇਨ੍ਹਾਂ ਕਲੀਸੀਆਵਾਂ ਵਿਚ ਜਦ ਐਲਡਰ ਨਹੀਂ ਸਨ ਤਾਂ ਤਦ ਵੀ ਉਨ੍ਹਾਂ ਨੂੰ ਕਲੀਸੀਆਵਾਂ ਹੀ ਕਿਹਾ ਜਾਂਦਾ ਸੀ! ਇਸ ਦਾ ਅਰਥ ਇਹ ਹੋਇਆ ਕਿ ਕੋਈ ਕਲੀਸੀਆ ਐਲਡਰਾਂ ਦੇ ਬਗੈਰ ਵੀ ਨਵੇਂ ਨੇਮ ਦੀ ਮੰਨਣਯੋਗ ਕਲੀਸੀਆ ਹੋ ਸਕਦੀ ਹੈ।

ਚੇਤਾਵਨੀ ਦੀ ਗੱਲ: ਐਲਡਰਾਂ ਦੀ ਨਿਯੁਕਤੀ ਵਿਚ ਬਹੁਤੀ ਕਾਹਲੀ ਕਰਨ ਦੀ ਲੋੜ

ਨਹੀਂ ਹੈ। ਜਦ ਵਿਸ਼ਵਾਸੀ ਲੋਕ ਨਵੇਂ ਨੇਮ ਦੇ ਨਸੂਨੇ ਦੇ ਅਨੁਸਾਰ ਚੱਲਣ ਲਈ ਬੇਚੈਨ ਹੋ ਕੇ ਬਿਨਾਂ ਜ਼ਿਆਦਾ ਸਮੇਂ ਦਿੱਤੇ ਅਤੇ ਉਨ੍ਹਾਂ ਦੀ ਬਾਪਣਾ ਦੇ ਤਰੀਕੇ ਵਿਚਾਰ ਕੀਤੇ ਬਿਨਾਂ ਹੀ ਬਜ਼ੁਰਗਾਂ ਨੂੰ ਐਲਡਰ ਨਿਯੁਕਤ ਕਰਨ ਵਿਚ ਕਾਹਲੇ ਦਿਸਦੇ ਹਨ ਤਾਂ ਹੋ ਸਕਦਾ ਹੈ ਕਿ ਉਹ ਇੱਜ਼ਫ਼ ਲਈ ਅਯੋਗ ਅਯਾਲੀਆਂ ਨੂੰ ਬਾਪ ਦੇਣ। ਸਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਬਾਈਬਲ ਅਨੁਸਾਰ ਜਥੇਬੰਦ ਨਾ ਹੋਣਾ ਬਾਈਬਲ ਦੀ ਸਿੱਖਿਆ ਦੇ ਬਾਹਰ ਜਥੇਬੰਦ ਹੋਣ ਨਾਲੋਂ ਚੰਗਾ ਹੈ।

## ਮੰਡਲੀ ਨੂੰ ਐਲਡਰਾਂ ਦੀ ਨਿਯੁਕਤੀ ਲਈ ਯੋਜਨਾ ਬਣਾਉਣੀ ਚਾਹੀਦੀ ਹੈ

ਆਏ ਦੂਜੇ ਸੁਆਮ ਤੇ ਵਿਚਾਰ ਕਰਦੇ ਹਾਂ: ਮੰਡਲੀ ਨੂੰ ਸੁਰੂ ਤੋਂ ਹੀ ਐਲਡਰ ਨਿਯੁਕਤ ਕਰਨ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਜਦ ਤਕ ਕਲੀਸੀਆ ਵਿਚ ਐਲਡਰ ਨਿਯੁਕਤ ਨਹੀਂ ਕੀਤੇ ਜਾਂਦੇ ਤਦ ਤਕ ਉਸ ਵਿਚ ਕੁਝ ਘਾਟ ਹੈ ਜਿਸ ਦੀ ਖੁਦਾ ਦੇ ਅਨੁਸਾਰ ਲੋੜ ਹੈ। ਪੌਲਸ ਨੇ ਤੀਤੁਸ ਨੂੰ ਕਰੇਤੇ ਵਿਚ ਛੱਡ ਦਿੱਤਾ ਤਾਂ ਜੋ ਉਹ ‘ਜਿਹੜੀਆਂ ਗੱਲਾਂ ਰਹਿ ਗਈਆਂ ਸਨ ਉਨ੍ਹਾਂ ਨੂੰ ਸੁਆਰੇ ਅਤੇ ਨਗਰ ਨਗਰ ਬਜ਼ੁਰਗ ਬਾਪ ਦੇਵੇ’ (ਤੀਤੁਸ 1:5)। ਤੀਤੁਸ ਦੇ ਉਨ੍ਹਾਂ ਸਹਿਰਾਂ ਵਿਚ ਜਾਣ ਤੋਂ ਪਹਿਲਾਂ ਵੀ ਕਲੀਸੀਆ ਸੀ। ਤੀਤੁਸ ਨੇ ਐਲਡਰਾਂ ਨੂੰ ਨਿਯੁਕਤ ਕਰਨਾ ਸੀ? ਖੁਦਾ ਨੂੰ ਪਤਾ ਸੀ ਕਿ ਉਸ ਦੀ ਕਲੀਸੀਆ ਨੂੰ ਪਾਸਬਾਨਾਂ (ਪਾਸਟਰਜ਼) ਦੀ ਲੋੜ ਹੈ ਜਿਸ ਨਾਲ ਦੇਹ ਦੀ ਹਰ ਪਾਸਿਓਂ ਤਰੱਕੀ ਹੋਵੇ; ਇਸ ਲਈ ਉਸ ਨੇ ਕਲੀਸੀਆ ਵਿਚ ਐਲਡਰਾਂ ਦਾ ਅਹੁਦਾ ਬਣਾਇਆ ਹੈ। ਬਾਈਬਲ ਅਨੁਸਾਰ ਕਲੀਸੀਆ ਐਲਡਰਾਂ ਦੇ ਬਗੈਰ ਵੀ ਹੋ ਸਕਦੀ ਹੈ; ਇਹ ਕੰਮ ਕਰ ਸਕਦੀ ਹੈ ਅਤੇ ਵਧ ਵੀ ਸਕਦੀ ਹੈ। ਪਰ ਜਦ ਤਕ ਇਸ ਵਿਚ ਐਲਡਰ ਨਹੀਂ ਹੁੰਦੇ ਤਦ ਤਕ ਇਹ ਉਸ ਤਰ੍ਹਾਂ ਦੀ ਨਹੀਂ ਬਣ ਸਕਦੀ ਜਾਂ ਉਹ ਕੰਮ ਨਹੀਂ ਕਰ ਸਕਦੀ ਹੈ ਜੋ ਖੁਦਾ ਚਾਹੁੰਦਾ ਹੈ।

ਕਲੀਸੀਆਵਾਂ ਐਲਡਰਾਂ ਦੀ ਨਿਯੁਕਤੀ ਵਿਚ  
ਦੇਰ ਕਿਉਂ ਲਾਉਂਦੀਆਂ ਹਨ।

ਬਹੁਤ ਸਾਰੀਆਂ ਮੰਡਲੀਆਂ ਲੰਮੇ ਸਮੇਂ ਤੋਂ ਬਿਨਾਂ ਐਲਡਰਾਂ ਦੇ ਹੀ ਚੱਲ ਰਹੀਆਂ ਹਨ। ਕਿਉਂ? ਭਲਾ ਪ੍ਰਚਾਰਕਾਂ ਨੇ ਲੀਡਰਸਿਪ ਲਈ ਲੋਕਾਂ ਨੂੰ ਤਿਆਰ ਕਰਨ ਦਾ ਕੰਮ ਸਹੀ ਤਰੀਕੇ ਨਾਲ ਪੂਰਾ ਨਹੀਂ ਕੀਤਾ? ਕੀ ਇਹ ਹੋ ਸਕਦਾ ਹੈ ਕਿ ਕੁਝ ਕਲੀਸੀਆਵਾਂ ਐਲਡਰਾਂ ਨੂੰ ਨਿਯੁਕਤ ਕਰਨ ਵਿਚ ਇਸ ਲਈ ਨਾਕਾਮ ਰਹੀਆਂ ਹਨ ਕਿਉਂਕਿ ਜਿਨ੍ਹਾਂ ਲੋਕਾਂ ਨੇ ਪ੍ਰਛਲੀਆਂ ਬਿਜ਼ਨਸ ਮੀਟਿੰਗਾਂ ਵਿਚ ਫੈਸਲਾ ਲਿਆ ਸੀ ਉਨ੍ਹਾਂ ਨੂੰ ਡਰ ਹੈ ਕਿ ਜੋ ਐਲਡਰ ਨਿਯੁਕਤ ਹੋ ਗਏ ਤਾਂ ਉਨ੍ਹਾਂ ਦੀ ਲੀਡਰਸਿਪ ਨੂੰ ਖ਼ਤਰਾ ਹੈ? ਕੀ ਕਿਸੇ ਅਧਿਕਾਰੀ ਲਈ ਨਾਪਸੰਦ ਕਰਨ ਦੇ ਖ਼ਿਆਲ ਨਾਲ ਐਲਡਰ ਨਿਯੁਕਤ ਕੀਤੇ ਜਾਣ ਦੀ ਗੱਲ ਨੂੰ ਠੁਕਰਾ ਦਿੱਤਾ ਗਿਆ; ਜਾਂ ਇਹ ਹੋ ਸਕਦਾ ਹੈ ਕਿ ਉਹ ਇਹ ਬ੍ਰਦਾਸਤ ਨਹੀਂ ਕਰ ਸਕਦੇ ਕਿ ਕਿਸੇ ਨੂੰ ਉਨ੍ਹਾਂ ਨਾਲੋਂ ਵੱਧ ਹੱਕ ਹੋਵੇ?

ਮੁਸ਼ਕਿਲ ਨੂੰ ਕਿਵੇਂ ਹੱਲ ਕੀਤਾ ਜਾ ਸਕਦਾ ਹੈ?

ਕਾਰਣ ਜੋ ਵੀ ਹੋਵੇ, ਇਹ ਤੱਥ ਕਿ ਬੇਸੁਮਾਰ ਮੰਡਲੀਆਂ ਸਾਲਾਂ ਤੋਂ ਬਿਨਾਂ ਐਲਡਰਾਂ ਦੇ ਹੀ ਚੱਲ ਰਹੀਆਂ ਹਨ, ਸਾਨੂੰ ਇਹ ਫੈਸਲਾ ਲੈਣ ਲਈ ਤਿਆਰ ਹੋਣਾ ਚਾਹੀਦਾ ਹੈ ਕਿ ਅੱਗੇ ਤੋਂ

ਇਵੇਂ ਨਹੀਂ ਹੋਵੇਗਾ। ਇਸ ਮੁਸਕਿਲ ਤੋਂ ਕਿਵੇਂ ਬਚਿਆ ਜਾ ਸਕਦਾ ਹੈ? ਇਹ ਪੱਕਾ ਇਰਾਦਾ ਕਰਨ ਦੀ ਕੋਸ਼ਿਸ਼ ਕਰਨ ਲਈ ਕਿ ਵਕਤ ਰਹਿੰਦਿਆਂ ਐਲਡਰ ਮੁਕਰੱਤ ਕਰ ਦਿੱਤੇ ਜਾਣ, ਕਲੀਸੀਆ ਕੀ ਕਰ ਸਕਦੀ ਹੈ? ਇਸ ਲਈ ਤਿੰਨ ਸੁਝਾਅ ਦਿੱਤੇ ਜਾ ਸਕਦੀਆਂ ਹਨ:

ਆਦਮੀਆਂ ਨੂੰ ਬਦਲਣਾ / ਸੁਰੂ ਤੋਂ ਹੀ ਆਦਮੀਆਂ (ਪਰਿਵਾਰਾਂ ਦੇ ਆਗੂ) ਅਤੇ ਪੂਰੇ ਪਰਿਵਾਰਾਂ ਨੂੰ ਪ੍ਰਭੂ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ। ਅੰਰਤਾਂ ਅਤੇ ਬੱਚੇ ਛੇਤੀ ਪ੍ਰਭੂ ਨੂੰ ਕਬੂਲ ਕਰਦੇ ਹਨ, ਪਰ ਜੇ ਅਸੀਂ ਪੂਰੀ ਤਾਕਤ ਉਨ੍ਹਾਂ ਨੂੰ ਹੀ ਬਦਲਣ ਵਿਚ ਲਾ ਦੇਈਏ, ਤਾਂ ਅਖੀਰ ਵਿਚ ਸਾਨੂੰ ਅਜਿਹੀ ਮੰਡਲੀ ਮਿਲੇਗੀ ਜਿਸ ਵਿਚ ਸਿਰਫ਼ ਅੰਰਤਾਂ ਅਤੇ ਬੱਚੇ ਹੀ ਹੋਣਗੇ, ਜਿਸ ਵਿਚ ਕਈ ਸਾਲਾਂ ਤਕ ਐਲਡਰ ਮੁਕਰੱਤ ਕਰਨ ਦੀ ਉਮੀਦ ਨਹੀਂ ਹੋਵੇਗੀ।

ਨਵੇਂ ਮਸੀਹੀ ਬਣਨ ਵਾਲਿਆਂ ਨੂੰ ਸਿਖਾਓ / ਸਾਨੂੰ ਲੋਕਾਂ ਨੂੰ ਛੇਤੀ ਐਲਡਰ ਬਣਨ ਲਈ ਤਿਆਰ ਕਰਨ ਲਈ ਸੁਰੂ ਕਰ ਦੇਣਾ ਚਾਹੀਦਾ ਹੈ। ਇਹ ਸਿੱਖਿਆ ਵਰਨ ਵਿੱਚੋਂ ਵੀ ਹੋਣੀ ਚਾਹੀਦੀ ਹੈ ਅਤੇ ਵਿਹਾਰਿਕ ਵੀ। ਅਸੀਂ ਉਨ੍ਹਾਂ ਨੂੰ ਬਾਈਬਲ ਦੀਆਂ ਸਿੱਖਿਆਵਾਂ, ਕਲੀਸੀਆਂ ਦੇ ਸੰਗਠਨ ਅਤੇ ਕਲੀਸੀਆ ਦੀ ਅਗਵਾਈ ਬਾਰੇ ਸਿਖਾਉਣਾ ਚਾਹੁੰਦੇ ਹਾਂ। ਅਸੀਂ ਉਨ੍ਹਾਂ ਤੋਂ ਇਹ ਵੀ ਚਾਹੁੰਦੇ ਹਾਂ ਕਿ ਜੋ ਕੁਝ ਉਨ੍ਹਾਂ ਨੇ ਸਿੱਖਿਆ ਹੈ ਉਹ ਦੂਜਿਆਂ ਨੂੰ ਸਿਖਾ ਕੇ, ਬਾਈਬਲ ਕਲਾਸਾਂ ਵਿਚ ਸਿਖਾ ਕੇ, ਬੰਦਰੀ ਵਿਚ ਅਗਵਾਈ ਕਰ ਕੇ ਅਤੇ ਲੋਕਾਂ ਵਿਚ ਬੋਲ ਕੇ ਇਸ ਸਿੱਖਿਆ ਨੂੰ ਅਮਲ ਵਿਚ ਲਿਆਉਣ। ਸਿਖਲਾਈ ਨਿੱਜੀ ਤੌਰ 'ਤੇ, ਕਲਾਸਾਂ ਵਿਚ, ਡਾਕ ਰਾਹੀਂ ਜਾਂ ਵੀਡੀਓ ਕੋਰਸਾਂ ਰਾਹੀਂ ਦਿੱਤੀ ਜਾ ਸਕਦੀ ਹੈ ਕਿ ਉਹ ਆਪਣੇ ਤੇਜ਼ਿਆਂ ਦੀ ਵਰਤੋਂ ਕਰਨ।

ਲੀਡਰਸ਼ਿਪ ਵਿਚ ਲੋਕਾਂ ਨੂੰ ਸਾਮਿਲ ਕਰੋ / ਜਿਨ੍ਹਾਂ ਨੇ ਇਕ ਦਿਨ ਆਗੂ ਬਣਨਾ ਹੈ ਉਨ੍ਹਾਂ ਨੂੰ ਸੁਰੂ ਤੋਂ ਹੀ ਕਲੀਸੀਆ ਦੇ ਫੈਸਲੇ ਲੈਣ ਦੀਆਂ ਪ੍ਰਕਿਆਵਾਂ ਵਿਚ ਹਿੱਸਾ ਲੈਣਾ ਚਾਹੀਦਾ ਹੈ ਤਾਂ ਜੋ ਉਹ ਕਲੀਸੀਆ ਦੀ ਅਗਵਾਈ ਕਰਨ ਲਈ ਤਿਆਰ ਹੋ ਸਕਣ।

ਕਈ ਵਾਰ ਪ੍ਰਚਾਰਕ ਅਤੇ ਮਿਸ਼ਨਰੀ ਇਹ ਕਦਮ ਚੁੱਕਣੇ ਭਰਦੇ ਹਨ। ਕੋਈ ਇਹ ਆਖ ਕੇ ਕਿ ‘ਪਤਾ ਨਹੀਂ ਕਲੀਸੀਆ ਦੇ ਕੰਮ ਬਾਰੇ ਫੈਸਲੇ ਲੈਣ ਲਈ ਉਨ੍ਹਾਂ ਤੇ ਭਰੋਸਾ ਕੀਤਾ ਜਾਵੇਗਾ ਜਾਂ ਨਹੀਂ,’ ਜਾਂ ‘ਉਨ੍ਹਾਂ ਦੇ ਦਿਮਾਗ ਵਿਚ ਅਜੇ ਵੀ ਡਿਨੋਮਿਨੇਸ਼ਨ ਦੀਆਂ ਖਤਰਨਾਕ ਸਿੱਖਿਆਵਾਂ ਹੋ ਸਕਦੀਆਂ ਹਨ।’

ਇਸ ਇਤਰਾਜ ਦੇ ਜਵਾਬ ਵਿਚ, ਮੇਰੀ ਪਹਿਲੀ ਸਲਾਹ ਹੋਵੇਗੀ ਕਿ ਬਹੁਤ ਸਾਰੇ ਨਵੇਂ ਮਸੀਹੀ ਇਸ ਗੱਲ ਨੂੰ ਜਾਣਦੇ ਹਨ ਕਿ ਉਨ੍ਹਾਂ ਨੂੰ ਬਾਈਬਲ ਵਿੱਚੋਂ ਬਹੁਤ ਕੁਝ ਸਿੱਖਣਾ ਹੈ, ਅਤੇ ਬਹੁਤ ਘੱਟ ਲੋਕ ਹਨ ਜੋ ਆਪਣੀ ਤਾਕਤ ਦੀ ਹੱਦੋਂ ਬਾਹਰ ਕੰਮ ਕਰਦੇ ਹਨ। ਦੂਜੀ ਗੱਲ, ਇਹ ਸੱਚ ਹੈ ਕਿ ਮਸੀਹ ਵਿਚ ਬਾਲਕਾਂ ਨੂੰ ਬਾਈਬਲ ਦਾ ਗਿਆਨ ਘੱਟ ਹੁੰਦਾ ਹੈ, ਪਰ ਉਨ੍ਹਾਂ ਨੂੰ ਆਪਣੇ ਕਾਰੋਬਾਰ ਅਤੇ ਆਪਣੇ ਗੁਆਂਢੀਆਂ ਨੂੰ ਮਸੀਹ ਵਿਚ ਲਿਆਉਣ ਦੇ ਢੰਗ ਬਾਰੇ ਬਹੁਤ ਕੁਝ ਪਤਾ ਲਗ ਸਕਦਾ ਹੈ। ‘ਕਿੱਥੇ ਜਮ੍ਹਾਂ ਹੋਣਾ ਹੈ?’; ‘ਕਦੋਂ ਇਕੱਠੇ ਹੋਣਾ ਹੈ?’; ‘ਇਸ ਇਲਾਕੇ ਵਿਚ ਇੰਜੀਲ ਸੁਨਾਉਣ ਦੇ ਸਭ ਤੋਂ ਵਧੀਆ ਢੰਗ ਕਿਹੜੇ ਹਨ?’ ਵਰਗੇ ਸਵਾਲਾਂ ਤੇ ਪ੍ਰਚਾਰਕ ਨੂੰ ਨਵੇਂ ਚੇਲਿਆਂ ਦੀ ਗੱਲ ਤੇ ਧਿਆਨ ਦੇਣਾ ਚਾਹੀਦਾ ਹੈ। ਤੀਜਾ, ਮੈਂਬਰਾਂ ਨੂੰ ਫੈਸਲੇ ਲੈਣ ਵਿਚ ਸਾਮਿਲ ਕਰਨੇ ਨਾਹੀਂ ਕਰਨ ਤੇ ਇਸ ਦੇ ਨਕਾਰਾਤਮਕ ਅਸਰ ਵੀ ਹੋ ਸਕਦੇ ਹਨ। ਇਸ ਨਾਲ ਪ੍ਰਚਾਰਕ ਜਾਂ ਮਿਸ਼ਨਰੀ ਦੇ ਮਨ ਵਿਚ ਇਹ ਵਿਚਾਰ ਆ ਸਕਦਾ ਹੈ ਕਿ ਕਲੀਸੀਆ ਮਸੀਹ ਦੀ ਨਹੀਂ ਬਲਕਿ ਉਸ ਦੀ ਹੈ ਅਤੇ ਨਵੇਂ ਚੇਲਿਆਂ ਨੂੰ ਵੀ ਇਵੇਂ ਹੀ ਲੱਗੇਗਾ। ਇਸ ਦੇ ਇਲਾਵਾ ਨਵੇਂ ਚੇਲਿਆਂ ਤੋਂ ਫੈਸਲੇ ਲੈਣ ਦੇ ਮੌਕੇ ਖੋਹ ਲੈਣ ਦਾ ਅਰਥ

ਉਨ੍ਹਾਂ ਨੂੰ ਰੂਹਾਨੀ ਤੌਰ ਤੇ ਬੱਚੇ ਬਣੇ ਰਹਿਣ ਦੇਣਾ ਹੈ। ਬੱਚੇ ਆਪਣੀ ਰੂਹਾਨੀ ਪੱਠਿਆਂ ਦੀ ਕਸਰਤ ਨਾਲ ਹੀ ਸਿਆਣੇ ਮਸੀਹੀ ਬਣ ਸਕਦੇ ਹਨ ਜੋ ਸਚਮੁਚ ਅਗਵਾਈ ਕਰਨ ਦੇ ਯੋਗ ਹੋਣ।

## ਐਲਡਰਾਂ ਦੇ ਬਗੈਰ ਮੰਡਲੀ ਨੂੰ ਆਪਣਾ ਕੰਮ ਚਲਾਉਣ ਲਈ ਪ੍ਰਬੰਧ ਕਰਨਾ ਜ਼ਰੂਰੀ ਹੈ

ਤੀਜਾ ਸੁਭਾਅ ਇਹ ਹੈ ਕਿ ਐਲਡਰ ਦੇ ਨਾ ਹੋਣ ਤਕ ਮੰਡਲੀ ਨੂੰ ਹੀ ਕਲੀਸੀਆ ਦਾ ਕੰਮ ਚਲਾਉਣ ਲਈ ਇੰਤਜ਼ਾਮ ਕਰਨਾ ਚਾਹੀਦਾ ਹੈ ਕਿਸੇ ਨਵੀਂ ਮੰਡਲੀ ਦੇ ਬਣਨ ਦੇ ਨਾਲ ਹੀ ਇਹ ਸਵਾਲ ਖੜ੍ਹੇ ਹੋ ਜਾਂਦੇ ਹਨ: ਉਹ ਇਕੱਠੇ ਇੱਥੋਂ ਹੋਣ? ਕਦੋਂ ਇਕੱਠੇ ਹੋਣ? ਵਚਨ ਕੌਣ ਦੱਸੇਗਾ? ਕਿਹੜੀਆਂ ਕਲਾਸਾਂ ਹੋਣ ਅਤੇ ਉਨ੍ਹਾਂ ਵਿਚ ਸਿਖਾਵੇਗਾ ਕੌਣ? ਪ੍ਰਭੂ ਭੋਜ ਕੌਣ ਤਿਆਰ ਕਰੇਗਾ? ਉਹ ਚੰਦੇ ਦਾ ਕੀ ਕਰਨਗੇ? ਇਨ੍ਹਾਂ ਅਤੇ ਹੋਰ ਸਵਾਲਾਂ ਦਾ ਜਵਾਬ ਦੇਣਾ ਜ਼ਰੂਰੀ ਹੈ। ਫੈਸਲਾ ਲੈਣਾ ਜ਼ਰੂਰੀ ਹੈ। ਛੇਤੀ ਹੀ ਕਿਸੇ ਪ੍ਰਚਾਰਕ ਦੀ ਲੋੜ ਪੈਂਦੀ ਹੈ ਤਾਂ ਜੋ ਕਲੀਸੀਆ ਦਾ ਕੰਮ ਬੇਹਤਰ ਢੰਗ ਨਾਲ ਕੀਤਾ ਜਾ ਸਕੇ।

### ਗੈਰ ਰਸਮੀ ਢੰਗ

ਕੁਝ ਮੰਡਲੀਆਂ ਵਿਚ ਕੰਮ ਗੈਰ ਰਸਮੀ ਢੰਗ ਨਾਲ ਹੋ ਸਕਦਾ ਹੈ। ਆਦਮੀ ਬੰਦਰੀ ਦੇ ਬਾਅਦ ਰੁਕਣ ਦੌਰਾਨ ਜ਼ਾਹਿਰ ਤੌਰ ਤੇ ਥੋੜ੍ਹੀ ਗੱਲ ਬਾਤ ਕਰਕੇ ਫੈਸਲਾ ਲੈ ਸਕਦੇ ਹਨ। ਸ਼ਾਇਦ ਇਸ ਵਿਚ ਕੁਝ ਗਲਤ ਨਹੀਂ ਹੈ ਕਿਉਂਕਿ ਬਾਈਬਲ ਵਿਚ ਮਾਸਿਕ ਬਿਜ਼ਨਸ ਮੀਟਿੰਗ ਦੀ ਕੋਈ ਸਰਤ ਨਹੀਂ ਹੈ।

ਪਰ ਗੈਰ ਰਸਮੀ ਢੰਗ ਨਾਲ ਫੈਸਲਾ ਲੈਣ ਦੀ ਪ੍ਰਕਿਰਿਆ ਵਿਚ ਖਤਰਾ ਹੈ। ਪਹਿਲਾਂ ਤਾਂ, ਇਹ ਖਤਰਾ ਹੈ ਕਿ ਉਸ ਵਿਚ ਕੋਈ ਕੰਮ ਨਹੀਂ ਹੋਵੇਗਾ। ਜੇ ਮੰਡਲੀ ਨੂੰ ਫੈਸਲਾ ਲੈਣ ਦੀ ਲੋੜ ਨਹੀਂ ਹੈ, ਤਾਂ ਇਸ ਦਾ ਅਰਥ ਇਹ ਹੋਵੇਗਾ ਕਿ ਕਲੀਸੀਆ ਗੁਆਚੇ ਹੋਇਆਂ ਨੂੰ ਬਚਾਉਣ ਜਾਂ ਢੁਜਿਆਂ ਦੀ ਮਦਦ ਲਈ ਬਹੁਤਾ ਕੁਝ ਨਹੀਂ ਕਰ ਰਹੀ। ਅਜਿਹੀ ਗੱਲ ‘‘ਦਿਊਤਿਕ੍ਰਿਸ਼ਨ ਜਿਹੜਾ ਉਨ੍ਹਾਂ ਵਿੱਚੋਂ ਸਿਰ ਕੱਢ ਹੋਣਾ ਚਾਹੁੰਦਾ ਹੈ’’ (3 ਯੂਹੀਨਾ 9) ਵਾਲੀ ਹੈ। ਕਿਸੇ ਨੂੰ ਫੈਸਲੇ ਲੈਣ ਦਾ ਗੈਰ ਰਸਮੀ ਤਰੀਕਾ ਚੰਗਾ ਲਗ ਸਕਦਾ ਹੈ ਕਿਉਂਕਿ ਇਸ ਨਾਲ ਉਸ ਨੂੰ ਕਲੀਸੀਆ ਤੇ ਪ੍ਰਭਾਵਸ਼ਾਲੀ ਢੰਗ ਨਾਲ ਕਾਬੂ ਪਾਉਣ ਦਾ ਮੌਕਾ ਮਿਲਦਾ ਹੈ। ਤੀਜਾ, ਹੋ ਸਕਦਾ ਹੈ ਕਿ ਕੰਮ ਤਰਤੀਬ ਅਨੁਸਾਰ ਨਾ ਹੋਵੇ। ਜੇ ਕੰਮ ਕੀਤੇ ਜਾਣੇ ਜ਼ਰੂਰੀ ਹਨ ਉਹ ਰਹਿ ਸਕਦੇ ਹਨ; ਸੁਧਾਰ ਕੀਤੀਆਂ ਜਾਣ ਵਾਲੀਆਂ ਗੱਲਾਂ ਇਸੇ ਤਰ੍ਹਾਂ ਹੀ ਰਹਿ ਸਕਦੀਆਂ ਹਨ; ਹੱਲ ਦੀ ਸਲਾਹ ਮਿਲਣ ਤੇ ਕਿਸੇ ਮੁਸਕਿਲ ਦੇ ਅਹਿਮ ਪਹਿਲੂਆਂ ਦੀ ਲਾਪਰਵਾਹੀ ਹੋ ਸਕਦੀ ਹੈ; ਜਾਂ ਹੋ ਸਕਦਾ ਹੈ ਕਿ ਲਈ ਗਏ ਫੈਸਲੇ ਨਾਲ ਮੰਡਲੀ ਦੀ ਮਰਜ਼ੀ ਦਾ ਪਤਾ ਨਾ ਲੱਗੇ।

### ਬਿਜ਼ਨਸ ਮੀਟਿੰਗਾਂ

ਇਨ੍ਹਾਂ (ਅਤੇ ਸ਼ਾਇਦ ਦੂਜੇ) ਖਤਰਿਆਂ ਕਰਕੇ, ਕਲੀਸੀਆ ਬਾਰੇ ਫੈਸਲੇ ਲੈਣ ਲਈ ਬਹੁਤੀਆਂ ਰਸਮੀ ਬਿਜ਼ਨਸ ਸਭਾਵਾਂ ਕੀਤੀਆਂ ਜਾਂਦੀਆਂ ਹਨ।

ਇਨ੍ਹਾਂ ਬਿਜ਼ਨਸ ਮੀਟਿੰਗਾਂ ਵਿਚ ਕੋਈ ਆਉਂਦਾ ਹੈ? ਆਮ ਤੌਰ ਤੇ ਇਨ੍ਹਾਂ ਮੀਟਿੰਗਾਂ ਵਿਚ ਮੰਡਲੀ ਦੇ ਸਭ ਆਦਮੀਆਂ ਨੂੰ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਅੌਰਤਾਂ ਨੂੰ ਆਮ ਤੌਰ ਤੇ ਬਾਹਰ ਰੱਖਿਆ ਜਾਂਦਾ ਹੈ ਕਿਉਂਕਿ ਇਹ ਸਮਝਿਆ ਜਾਂਦਾ ਹੈ ਕਿ ਉੱਥੇ ਹੋਣ ਤੇ ਉਹ “ਪੁਰਖ ਉੱਤੇ ਹੁਕਮ” ਚਲਾ ਸਕਦੀਆਂ ਹਨ (1 ਤਿਮੋਖਿਊਸ 2:12)। ਇਸ ਦੇ ਇਲਾਵਾ ਆਦਮੀ ਹੀ ਐਲਡਰ ਬਣਦੇ ਹਨ, ਇਸ ਲਈ ਅਗਵਾਈ ਕਰਨਾ ਸਿੱਖਣ ਦੀ ਲੋੜ ਉਨ੍ਹਾਂ ਨੂੰ ਹੀ ਹੈ ਅਤੇ ਬਿਜ਼ਨਸ ਮੀਟਿੰਗ ਤਾਂ ਇਕ ਤਰ੍ਹਾਂ ਨਾਲ ਲੀਡਰਸ਼ਿਪ ਦੀ ਪ੍ਰੋਗਰਾਮਾਲਾ ਹੁੰਦੀ ਹੈ। ਬੇਸ਼ੱਕ ਬਿਜ਼ਨਸ ਮੀਟਿੰਗਾਂ ਵਿਚ ਅੌਰਤਾਂ ਨੂੰ ਬੁਲਾਇਆ ਨਹੀਂ ਜਾਂਦਾ, ਪਰ ਉੱਥੇ ਆਉਣ ਵਾਲੇ ਬੰਦਿਆਂ ਨੂੰ ਉਨ੍ਹਾਂ ਬਾਰੇ ਵੀ ਵਿਚਾਰ ਕਰਨਾ ਚਾਹੀਦਾ ਹੈ। ਜਦ ਲਿਆ ਜਾਣ ਵਾਲਾ ਕੋਈ ਫੈਸਲਾ ਅੌਰਤਾਂ ਨਾਲ ਸਬੰਧਿਤ ਹੋਵੇ (ਉਦਾਹਰਣ ਲਈ, ਜੇ ਅੌਰਤਾਂ ਨੂੰ ਖਾਣਾ ਤਿਆਰ ਕਰਨ ਲਈ ਕਿਹਾ ਜਾਣਾ ਹੋਵੇ ਜਾਂ ਸੰਡੇ ਸਕੂਲ ਦੀਆਂ ਟੀਚਰਾਂ ਨੂੰ ਕੁਝ ਕਰਨ ਲਈ ਕਿਹਾ ਜਾਣਾ ਹੋਵੇ), ਤਾਂ ਸਭਾ (ਮੀਟਿੰਗ) ਤੋਂ ਪਹਿਲਾਂ ਇਸ ਬਾਰੇ ਇਨ੍ਹਾਂ ਨਾਲ ਗੱਲ ਕਰਨਾ ਜ਼ਰੂਰੀ ਹੈ। ਸਾਫ਼ ਤੌਰ ਤੇ ਸਭਾ ਦੇ ਬਾਅਦ ਸਭ ਸੈਂਬਰਾਂ ਨੂੰ ਸਭਾ ਵਿਚ ਹੋਈਆਂ ਗੱਲਾਂ ਦੀ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ। ਇਸ ਦੇ ਇਲਾਵਾ, ਫੈਸਲੇ ਲੈਣ ਵੇਲੇ ਅੌਰਤਾਂ ਦੀਆਂ ਭਾਵਨਾਵਾਂ, ਵਿਚਾਰਾਂ ਅਤੇ ਸਲਾਹਾਂ ਦਾ ਵੀ ਧਿਆਨ ਰੱਖਿਆ ਜਾਣਾ ਚਾਹੀਦਾ ਹੈ। ਸਾਰੀ ਕਲੀਸੀਆ ਨੂੰ ਪ੍ਰਭਾਵਿਤ ਕਰਨ ਵਾਲੇ ਫੈਸਲੇ ਲੈਣ ਵਿਚ ਜੇ ਕਲੀਸੀਆ ਦੇ ਵੱਡੇ ਭਾਗ, ਜਿਸ ਨਾਲ ਕਲੀਸੀਆ ਦਾ 75 ਫੀਸਦੀ ਕੰਮ ਚੱਲਦਾ ਹੈ ਕਿ ਲਾਪਰਵਾਹੀ ਕਰਨਾ ਆਦਮੀਆਂ ਦੀ ਬਹੁਤ ਵੱਡੀ ਬੇਵਕੂਫੀ ਹੋਵੇਗੀ! ਨਮੂਨੇ ਦੇ ਤੌਰ ਤੇ, ਬਿਜ਼ਨਸ ਮੀਟਿੰਗਾਂ ਵਿਚ ਲਈ ਜਾਣ ਵਾਲੇ ਫੈਸਲੇ ਅੌਰਤਾਂ ਸਣੇ ਪੂਰੀ ਮੰਡਲੀ ਦੀਆਂ ਭਾਵਨਾਵਾਂ ਇਜ਼ਹਾਰ ਕਰਦੇ ਹੋਣੇ ਚਾਹੀਦੇ ਹਨ।

ਬਿਜ਼ਨਸ ਸਭਾਵਾਂ ਕਿਵੇਂ ਕਰਨੀਆਂ ਚਾਹੀਦੀਆਂ ਹਨ? ਨਵੇਂ ਨੇਮ ਵਿਚ ਇਸ ਗੱਲ ਦੀ ਕੋਈ ਸ਼ਰਤ ਨਹੀਂ ਹੈ ਕਿ ਰਸਮੀ ਬਿਜ਼ਨਸ ਸਭਾਵਾਂ ਹੋਣ; ਨਾ ਹੀ ਉਨ੍ਹਾਂ ਲਈ ਕੋਈ ਪੱਕਾ ਨਿਆਮ ਹੈ। ਪਰ ਸੈਂਕੁਝ ਆਮ ਸਲਾਹਾ ਦਿੰਦਾ ਹਾ ਜੋ ਮਦਦਗਾਰ ਹੋ ਸਕਦੀਆਂ ਹਨ।

ਪਹਿਲੀ ਗੱਲ, ‘ਸਾਰੀਆਂ ਗੱਲਾਂ ਢੱਬ ਸਿਰ ਅਤੇ ਜੁਗਤੀ ਨਾਲ ਹੋਣ’ (1 ਕੁਰਿੰਥੀਆਂ 14:40)। ਇਹ ਨਿਆਮ ਕਲੀਸੀਆ ਦੀ ਬੰਦਰੀ ਦੇ ਨਾਲ-ਨਾਲ ਬਿਜ਼ਨਸ ਸਭਾਵਾਂ ਤੇ ਵੀ ਲਾਗੂ ਕੀਤਾ ਜਾਣਾ ਚਾਹੀਦਾ ਹੈ। ਬੇਸ਼ੱਕ ‘ਢੱਭ ਸਿਰ’ ਅਤੇ ‘ਜੁਗਤੀ’ ਦਾ ਅਰਥ ਹਰ ਮੰਡਲੀ ਵਿਚ ਫਰਕ ਹੋ ਸਕਦਾ ਹੈ। ਇਕ ਕਲੀਸੀਆ ਆਪਣੀਆਂ ਬਿਜ਼ਨਸ ਸਭਾਵਾਂ ਵਿਚ ਸਖਤੀ ਨਾਲ ਸੰਸਦੀ ਪ੍ਰਬੰਧ ਦੇ ਨਿਆਮ ਅਪਣਾ ਕੇ ਉਨ੍ਹਾਂ ਨੂੰ ਲਾਗੂ ਕਰ ਸਕਦੀ ਹੈ। ਹੋ ਸਕਦਾ ਹੈ ਕਿ ਦੂਜੀ ਮੰਡਲੀ ਆਪਣੇ ਬਿਜ਼ਨਸ ਸਭਾਵਾਂ ਵਿਚ ਸੰਸਦੀ ਪ੍ਰਬੰਧ ਦੇ ਨਿਆਮ ਤਾਂ ਨਾ ਮਨੋ, ਪਰ ਸ਼ਾਂਤੀ ਭਰੇ ਢੰਗ ਨਾਲ ਇਸ ਦੇ ਮਕਸਦ ਨੂੰ ਜ਼ਰੂਰ ਪੂਰਾ ਕਰੋ। ਜੋ ਵੀ ਹੋਵੇ, ਸਭਾਵਾਂ ਠਹਿਰਾਏ ਹੋਏ ਸਮੇਂ ਤੇ ਹੀ ਹੋਣੀਆਂ ਚਾਹੀਦੀਆਂ ਹਨ।

ਦੂਜਾ, ਸਭਾ ਮਸੀਹੀ ਮਾਹੌਲ ਵਿਚ ਹੋਣੀ ਚਾਹੀਦੀ ਹੈ। ਆਦਮੀ ਦਿਆਲੂ, ਬੋਲਣ ਵਿਚ ਚੌਕਸ, ਦੂਜਿਆਂ ਨੂੰ ਬ੍ਰਾਸ਼ਤ ਕਰਨ ਦੀ ਹਿੰਮਤ ਵਾਲੇ ਅਤੇ ਧਿਆਰ ਨਾਲ ਕੰਮ ਕਰਨ ਵਾਲੇ ਹੋਣ। ਅਜਿਹੇ ਮਾਹੌਲ ਵਿਚ ਵਿਸ਼ਵਾਸੀ ਭਰਾ ਉੱਠਣ ਵਾਲੇ ਸਵਾਲਾਂ ਤੇ ਆਪਣੇ ਦਿਲ ਦੀ ਗੱਲ ਕਰਿ ਸਕਣਗ।

ਤੀਜਾ, ਕੰਮ ਦੇ ਕਿਸੇ ਵੀ ਪੜਾਅ ਦੀ ਨਜ਼ਰਅੰਦਾਜ਼ੀ ਨਹੀਂ ਹੋਣੀ ਚਾਹੀਦੀ ਹੈ। ਬਿੱਲ ਚੁਕਾਏ ਜਾਣੇ ਚਾਹੀਦੇ ਹਨ, ਬਿਲਡਿੰਗ ਦੀ ਮੁਰੰਮਤ ਵਕਤ ਤੇ ਹੋਣੀ ਚਾਹੀਦੀ ਹੈ; ਪ੍ਰਚਾਰਕਾਂ ਦੀ

ਚੋਣ ਹੋ ਜਾਣੀ ਚਾਹੀਦੀ ਹੈ। ਚਿੱਠੀਆਂ ਦਾ ਜਵਾਬ ਜ਼ਰੂਰ ਦਿੱਤਾ ਜਾਣਾ ਚਾਹੀਦਾ ਹੈ, ਬੇਨਤੀਆਂ ਤੇ ਵਿਚਾਰ ਕਰਨਾ ਚਾਹੀਦਾ ਹੈ ਅਤੇ ਪਰੋਪਕਾਰ ਅਤੇ ਪ੍ਰਚਾਰ ਦੇ ਕੰਮ ਲਈ ਯੋਜਨਾਵਾਂ ਬਣਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਇਲਾਵਾ ਮੈਂਬਰਾਂ ਦੀ ਰੂਹਾਨੀ ਭਲਿਆਈ ਤੇ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਕਈ ਵਾਰ ਅਸੀਂ ਦੁਨਿਆਵੀ ਮਾਮਲਿਆਂ ਵਿਚ ਐਨਾ ਉਲੱਝ ਜਾਂਦੇ ਹਾਂ ਕਿ ਉਸ ਨਾਲ ਰੂਹਾਨੀ ਕੰਮ ਭਾਵ ਉਨ੍ਹਾਂ ਰੂਹਾਂ ਦੀ ਲਾਪਰਵਾਹੀ ਹੁੰਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਸਾਨੂੰ ਦਿੱਤੀ ਗਈ ਹੈ। ਸਾਨੂੰ ਦੁਨਿਆਵੀ ਗੱਲਾਂ ਦੀ ਲਾਪਰਵਾਹੀ ਨਹੀਂ ਕਰਨੀ ਚਾਹੀਦੀ, ਸਗੋਂ ਇਨ੍ਹਾਂ ਤੇ ਵਿਚਾਰ ਕਰਨ ਲਈ ਜ਼ਿਆਦਾ ਸਮੇਂ ਦੇਣਾ ਚਾਹੀਦਾ ਹੈ। ਅਸੀਂ ਕਿਵੇਂ ਹੋਰ ਬਹੁਤੀਆਂ ਰੂਹਾਂ ਦੇ ਬਚਾਉਣ ਲਈ ਅਤੇ ਉਨ੍ਹਾਂ ਨੂੰ ਬਚਾ ਕੇ ਰੱਖਣ ਲਈ ਕੰਮ ਕਰ ਸਕਦੇ ਹਾਂ!

ਚੌਥਾ, ਯੋਜਨਾਵਾਂ ਵਕਤ ਤੋਂ ਪਹਿਲਾਂ ਬਣਾ ਲੈਣੀਆਂ ਚਾਹੀਦੀਆਂ ਹਨ। ਬਹੁਤ ਸਾਰੀਆਂ ਮੰਡਲੀਆਂ ਮਹੀਨਾ ਪਹਿਲਾਂ ਫੈਸਲਾ ਲੈ ਲੈਂਦੀਆਂ ਹਨ ਕਿ ਅਗਲੇ ਮਹੀਨੇ ਇੰਜੀਲੀ ਸਭਾ ਕੀਤੀ ਜਾਣੀ ਹੈ। ਯੋਜਨਾ ਬਨਾਉਣ ਲਈ ਸਮਾਂ ਦਿੱਤਾ ਜਾਣਾ ਜ਼ਰੂਰੀ ਹੈ।

ਪੰਜਵਾਂ, ਬਿਜਨਸ ਮੀਟਿੰਗਾਂ ਵਿਚ ਲਈ ਗਏ ਫੈਸਲੇ ਨੇਪਰੇ ਚਾੜ੍ਹਨੇ ਜ਼ਰੂਰੀ ਹਨ। ਬਹੁਤ ਵਾਰ ਕਿਸੇ ਕੰਮ ਨੂੰ ਕਰਨ ਦੇ ਫੈਸਲੇ ਲੈ ਲਈ ਜਾਂਦੇ ਹਨ ਪਰ ਉਨ੍ਹਾਂ ਨੂੰ ਉੱਥੇ ਹੀ ਛੱਡ ਦਿੱਤਾ ਜਾਂਦਾ ਹੈ। ਜੇ ਕਿਸੇ ਨੂੰ ਕੋਈ ਕੰਮ ਕਰਨ ਲਈ ਨਾ ਦਿੱਤਾ ਜਾਵੇ, ਤਾਂ ਉਸ ਨੂੰ ਕੋਈ ਨਹੀਂ ਕਰਦਾ! ਕਹਿੰਦੇ ਹਨ, ‘‘ਜਦ ਕਿਸੇ ਨੂੰ ਸਾਫ਼-ਸਾਫ਼ ਨਾ ਦੱਸਿਆ ਜਾਵੇ ਕਿ ਉਹਨੇ ਕੋਈ ਕੰਮ ਕਰਨਾ ਹੈ ਤਦ ਉਸ ਨੂੰ ਕਰਨ ਲਈ ਤਿਆਰ ਨਹੀਂ ਹੁੰਦਾ।’’

ਛੇਵਾਂ, ਬਿਜਨਸ ਸਭਾਵਾਂ ਵਿਚ ਆਉਣ ਵਾਲੇ ਲੋਕਾਂ ਨੂੰ ਦੂਜੇ ਲੋਕਾਂ ਨੂੰ ਜ਼ਿੰਮੇਵਾਰੀ ਦੇਣੀ ਸਿਖਾਉਣੀ ਚਾਹੀਦੀ ਹੈ। ਜੇ ਉਹ ਲੋਕ ਇਹ ਫੈਸਲੇ ਲੈਣ ਦੀ ਕੋਸ਼ਿਸ਼ ਕਰਦੇ ਹਨ ਕਿ ਹਰ ਗੀਤ ਅਤੇ ਹਰ ਦੁਆ ਵਿਚ ਅਗਵਾਈ ਕੌਣ ਕਰੇਗਾ, ਤਾਂ ਉਹ ਛੋਟੇ ਛੋਟੇ ਫੈਸਲੇ ਵੀ ਨਹੀਂ ਲੈ ਸਕਣਗੇ ਅਤੇ ਜ਼ਰੂਰੀ ਸਵਾਲਾਂ ਤੇ ਚਰਚਾ ਕਰਨ ਲਈ ਉਨ੍ਹਾਂ ਕੋਲ ਵਕਤ ਵੀ ਨਹੀਂ ਹੋਵੇਗਾ। ਬੇਹਤਰ ਯੋਜਨਾ ਕਿਸੇ ਆਦਮੀ ਜਾਂ ਸਭਾ ਨੂੰ ਕਿਸੇ ਖਾਸ ਕੰਮ ਲਈ ਜ਼ਿੰਮੇਵਾਰ ਬਣਾਉਣ ਲਈ, ਉਸ ਕੰਮ ਦੀਆਂ ਹੱਦਾਂ ਤੈਅ ਕਰਨ ਲਈ, ਇਹ ਫੈਸਲਾ ਕਰਨ ਲਈ ਕਿ ਇਸ ਤੇ ਕਿੰਨਾਂ ਪੈਸਾ ਖਰਚ ਹੋਵੇਗਾ, ਅਤੇ ਇਹ ਫੈਸਲਾ ਲੈਣ ਲਈ ਹੁੰਦਾ ਹੈ ਕਿ ਉਸ ਦੀ ਰਿਪੋਰਟ ਕਦੋਂ ਦਿੱਤੀ ਜਾਣੀ ਚਾਹੀਦੀ ਹੈ। ਕੰਮ ਪੂਰਾ ਹੋਣ ਦੇ ਬਾਅਦ (ਜਾਂ ਵਿੱਚੇ ਹੀ) ਉਹ ਆਦਮੀ ਜਾਂ ਕਮੇਟੀ ਸਭ ਦੇ ਸਾਹਮਣੇ ਰਿਪੋਰਟ ਪੇਸ਼ ਕਰਕੇ ਅਗਲੇ ਫੈਸਲੇ ਲੈ ਸਕਦੇ ਹਨ।

ਸਾਵਧਾਨੀ ਵਰਤਣ ਲਈ ਇਹ ਕਿਹਣਾ ਜ਼ਰੂਰੀ ਹੈ ਕਿ ਕਿਸੇ ਕੰਮ ਲਈ ਹੋਣ ਦਾ ਇਲਜ਼ਾਮ ਲਾਉਣ ਲਈ ਕਮੇਟੀ ਦੀ ਪ੍ਰਣਾਲੀ ਇਕ ਸੌਂਖ ਤਰੀਕਾ ਹੋ ਸਕਦਾ ਹੈ। ਜਦ ਤਕ ਲੋੜ ਨਾ ਹੋਵੇ ਕਮੇਟੀ ਨਹੀਂ ਬਣਾਈ ਜਾਣੀ ਚਾਹੀਦੀ ਹੈ, ਅਤੇ ਕਮੇਟੀ ਲੋੜ ਤੋਂ ਜ਼ਿਆਦਾ ਵੱਡੀ ਵੀ ਨਹੀਂ ਹੋਣੀ ਚਾਹੀਦੀ ਅਤੇ ਇਸ ਵਿਚ ਸਿਰਫ਼ ਉਨ੍ਹਾਂ ਲੋਕਾਂ ਨੂੰ ਸਿਖਾਉਣਾ ਚਾਹੀਦਾ ਹੈ ਜੋ ਸੇਵਾ ਕਰਨ ਦੇ ਚਾਹਵਾਨ ਹੋਣ।

ਸਤਵਾਂ, ਸਭਾ ਵਿਚ ਆਏ ਸਭ ਲੋਕਾਂ ਨੂੰ ਆਪਣੀ ਗੱਲ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ, ਪਰ ਬੋਲਣ ਦੀ ਹੱਦ ਸਿੱਖ ਲੈਣੀ ਚਾਹੀਦੀ ਹੈ। ਕਿਸੇ ਨੂੰ ਦੂਜੇ ਦਾ ਸਮਾਂ ਲੈਣ ਦਾ ਹੱਕ ਨਹੀਂ ਦਿੱਤਾ ਜਾਣਾ ਚਾਹੀਦਾ। ਸਭਾ ਵਿਚ ਸਭ ਨੂੰ ਕਿਸੇ ਦੀ ਉੱਚੀ ਅਵਾਜ਼ ਤੋਂ ਡਰਨਾ ਨਹੀਂ ਚਾਹੀਦਾ। ਹਰ ਥੰਦੇ ਦੀ ਅਜਾਦੀ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਅਤੇ ਇਹ ਕਿ

ਉਹ ਆਪਣੀ ਹੱਦ ਵਿਚ ਰਹਿ ਕੇ ਵਿਸੇ ਦੀ ਲੈਣ ਕਰਨ।

ਅਠਵਾਂ, ਬਿਜ਼ਨੈਸ ਸਭਾਵਾਂ ਵਿਚ ਫੈਸਲੇ ਜਿਆਦਾ ਵੋਟਾਂ ਦੀ ਬਜਾਇ ਮੰਡਲੀ ਦੇ ਫਾਇਦੇ ਲਈ ਆਮ ਰਾਇ ਨਾਲ ਲਏ ਜਾਣੇ ਚਾਹੀਦੇ ਹਨ। ‘‘ਜਿਆਦਾ ਵੋਟਾਂ ਦੇ ਢੰਗ’’ ਬਹੁਤ ਸਾਰੇ ਉਲਟ ਪਹਿਲੂ ਹਨ।

ਇਕ ਗੱਲ ਲਈ, ਇਹ ਕਲੀਸੀਆ ਵਿਚ ਫੈਸਲੇ ਲੈਣ ਦੇ ਖੁਦਾ ਦੇ ਨਮੂਨੇ ਨਾਲ ਮੇਲ ਨਹੀਂ ਖਾਂਦੇ। ਉਸ ਨਮੂਨੇ ਅਨੁਸਾਰ ਇੱਜ਼ਦ ਦੀ ਅਗਵਾਈ ਲਈ ਐਲਡਰ ਹੋਣੇ ਜ਼ਰੂਰੀ ਹਨ ਜੋ ਐਲਡਰ, ਸਮਝਦਾਰ, ਜਿਆਦਾ ਗਿਆਨ ਵਾਲੇ, ਅਤੇ ਜਿਆਦਾ ਤਜਰਬੇਕਾਰ ਆਦਮੀ ਹੋਣੇ। ਪਰ ਜੇ ਲੋਕਾਂ ਨੂੰ ਵੋਟ ਪਾ ਕੇ ਫੈਸਲੇ ਲੈਣ ਦੀ ਆਦਤ ਹੈ, ਤਾਂ ਉਹ ਐਲਡਰਾਂ ਦੀ ਥਾਪਣਾ ਵਿਚ ਸ਼ਾਮਿਲ ਆਗੂ ਨੂੰ ਮੰਨਣ ਲਈ ਤਿਆਰ ਨਹੀਂ ਹੋਣਗੇ। ਇਸ ਕਰਕੇ, ਸਭ ਵਿਚ ਸਭ ਨੂੰ ਆਪਣੇ ਦਿਲ ਦੀ ਗੱਲ ਕਰਨ ਦੀ ਆਗਿਆ ਹੋਣੀ ਚਾਹੀਦੀ ਹੈ, ਪਰ ਜ਼ਰੂਰੀ ਨਹੀਂ ਕਿ ਇਕ ਆਦਮੀ ਦਾ ਵਿਚਾਰ ਦੂਜੇ ਵਾਂਗ ਹੀ ਚੰਗਾ ਹੋਵੇ। ਵਿਚਾਰ ਪ੍ਰਗਟ ਕਰਨ ਰੂਹਾਨੀ ਤਜਰਬੇਕਾਰ, ਅਨੁਭਵ, ਗਿਆਨ, ਸਿੱਖਿਆ ਅਤੇ ਵਿਸ਼ਵਾਸੀ ਹੋਣ ਦੀਆਂ ਗੱਲਾਂ ਨੂੰ ਧਿਆਨ ਵਿਚ ਰੱਖਣਾ ਜ਼ਰੂਰੀ ਹੈ।

ਇਸ ਦੇ ਇਲਾਵਾ ‘‘ਬਹੁਗਿਣਤੀ ਦੇ ਰਾਜ ਕਰਨ ਦੀ ਨੀਤੀ’’ ਨਾਲ ਝਗੜਾ ਹੋ ਸਕਦਾ ਹੈ। ਉਦਾਹਰਣ ਲਈ, ਜੇ 8 ਵਿੱਚੋਂ 5 ਵੋਟਾਂ ਦੇ ਅਧਾਰ ਤੇ ਫੈਸਲਾ ਲਿਆ ਜਾਣਾ ਹੈ, ਤਾਂ ਉਸ ਫੈਸਲੇ ਵਿਚ ਸ਼ਾਮਿਲ ਲਗਭਗ 40 ਫੀਸਦੀ ਲੋਕ ਉਸ ਫੈਸਲੇ ਦੇ ਹੱਕ ਵਿਚ ਨਹੀਂ ਹੋਣਗੇ। ਉਸ 40 ਫੀਸਦੀ ਦੇ ਉਸ ਫੈਸਲੇ ਦੇ ਜੋਸ ਨਾਲ ਕੰਮ ਕਰਨ ਜਾਂ ਕਲੀਸੀਆ ਬਾਰੇ ਚੰਗਾ ਖਿਆਲ ਕਰਨਾ ਮੁਸ਼ਕਿਲ ਹੋਵੇਗਾ; ਹੋ ਸਕਦਾ ਹੈ ਕਿ ਉਨ੍ਹਾਂ ਦਾ ਇਹ ਪੱਕਾ ਵਿਸ਼ਵਾਸ ਹੋਵੇ ਕਿ ਬਹੁ-ਗਿਣਤੀ ਰਾਹੀਂ ਲਿਆ ਜਾਣ ਵਾਲਾ ਫੈਸਲਾ ਗਲਤ ਸੀ ਤੇ ਉਹ ਹੁਣ ਮੰਡਲੀ ਵਿਚ ਬੰਦਰੀ ਨਹੀਂ ਕਰ ਸਕਦੇ। ‘‘ਬਹੁ-ਗਿਣਤੀ ਵੇਟਾ’’ ਦੀ ਪ੍ਰਣਾਲੀ ਨਾਲ ਮੱਤਭੇਦ ਜਾਹਿਰ ਹੋ ਸਕਦੇ ਹਨ ਜਾਂ ਛੁੱਟ ਪੈ ਸਕਦੀ ਹੈ।

ਫਿਰ ਕੀ ਕੀਤਾ ਜਾ ਸਕਦਾ ਹੈ? ਪਹਿਲਾਂ ਤਾਂ ਬਿਜ਼ਨੈਸ ਸਭਾਵਾਂ ਵਿਚ ਆਉਣ ਨੂੰ ‘‘ਭਲਾ ਕੋਈ ਅਜਿਹਾ ਤਰੀਕਾ ਹੈ ਜਿਸ ਨਾਲ ਘੱਟਗਿਣਤੀ ਲੋਕਾਂ ਦੀਆਂ ਭਾਵਨਾਵਾਂ ਨੂੰ ਬਦਲਿਆ ਜਾ ਸਕੇ?’’ ਇਸ ਸਵਾਲ ਤੇ ਆਮ ਰਾਇ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜੇ ਆਮ ਰਾਇ ਨਹੀਂ ਬਣ ਪਾਉਂਦੀ, ਤਾਂ ਦੂਜੀਆਂ ਯੋਗਤਾਵਾਂ ਤੇ ਕੰਮ ਕਰਨਾ ਚਾਹੀਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਅਜਿਹੇ ਫੈਸਲੇ ਲੈਣ ਦੀ ਕੋਸ਼ਿਸ਼ ਕੀਤੀ ਜਾਵੇ, ਜਿਸ ਨਾਲ ਸਾਰੇ ਜਾਂ ਉਸ ਸਭ ਵਿਚ ਜਿਆਦਾਤਰ ਲੋਕਾਂ ਨੂੰ ਵਿਸ਼ਵਾਸ ਵਿਚ ਲਿਆ ਜਾ ਸਕੇ ਕਿ ਲਏ ਗਏ ਫੈਸਲੇ ਮੰਡਲੀ ਦੇ ਲੋਕਾਂ ਦੀ ਭਲਿਆਈ ਲਈ ਹੀ ਹੈ।

ਇਸ ਨਿਅਮ ਨੂੰ ਲਾਗੂ ਕਰਨ ਲਈ ਦੋ ਸਾਵਧਾਨੀਆਂ ਵਰਤੀਆਂ ਜਾਣੀਆਂ ਚਾਹੀਦੀਆਂ ਹਨ। ਪਹਿਲੀ, ਘੱਟ ਗਿਣਤੀ ਲੋਕਾਂ ਦੀ ਤਾਨਾਸਾਹੀ ਤੋਂ ਬਚਿਆ ਜਾਵੇ। ਜੇ ਇਕ ਜਾਂ ਦੋ ਜਣੇ ਸਲਾਹ ਦਾ ਵਿਰੋਧ ਕਰਦੇ ਹਨ ਤਾਂ ਇਸ ਦਾ ਅਰਥ ਇਹ ਨਹੀਂ ਕਿ ਇਹ ਸਲਾਹ ਬੇਕਾਰ ਹੈ। ਦੂਜਾ, ਮਸੀਹੀ ਚਾਲ ਚਲਣ ਇਕ ਦੂਜੇ ਦੇ ਅਧੀਨ ਹੋ ਕੇ ਸਿੱਖਣ ਦੀ ਲੋੜ ਤੇ ਜੋਰ ਦਿੰਦਾ ਹੈ; ਇਸਦੇ ਉਲਟ ਕਰਨਾ ਹੋਵੇ ਤਾਂ ਖਰਾਬੀ ਹੀ ਹੋਵੇਗੀ। ਇਸ ਲਈ ਜੇ ਕੋਈ ਕਿਸੇ ਘੱਟ ਗਿਣਤੀ ਦਾ ਭਾਗ ਹੈ, ਤਾਂ ਉਸ ਨੂੰ ਇਹ ਸਵਾਲ ਕਰਨਾ ਚਾਹੀਦਾ ਹੈ ਕਿ ਅਸਲ ਵਿਚ ਉਸ ਨੂੰ ਆਪਣੀ ਰਾਏ ਬਹੁਗਿਣਤੀ ਤੇ ਮੜ੍ਹਨੀ ਚਾਹੀਦੀ ਹੈ ਜਾਂ ਨਹੀਂ। ਜਦ ਕੋਈ ਰਾਜੀ ਨਾ ਹੋ ਸਕੇ, ਤਾਂ ਨਮੂਨੇ

ਦੇ ਢੰਗ ਤਾਂ ਇਹੀ ਹਨ ਕਿ ਸਭ ਮਸੀਹੀ ਆਪਣੇ ਭਾਈਆਂ ਨਾਲ ਮਿਲ ਕੇ ਰਹਿਣ।

## ਆਦਮੀਆਂ ਨੂੰ ਰਾਹੀਦਾ ਹੈ ਕਿ ਸੀਤਰਸ਼ਿਪ ਦੀਆਂ ਯੋਗਤਾਵਾਂ ਨੂੰ ਅਮਲ ਵਿਚ ਲਿਆਉਣਾ ਸੁਰੂ ਕਰਨ

ਆਉਂਦੇ ਹੁਣ ਅਸੀਂ ਆਪਣੇ ਚਾਰ ਸੁਝਾਵਾਂ ਤੇ ਵਿਚਾਰ ਕਰਦੇ ਹਾਂ: ਐਲਡਰਾਂ ਦੀ ਨਿਯੁਕਤੀ ਤੋਂ ਵੀ ਪਹਿਲਾਂ, ਮੰਡਲੀ ਦੇ ਆਦਮੀਆਂ ਨੂੰ ਅਗਵਾਈ ਕਰਨ ਦੀ ਆਪਣੀ ਯੋਗਤਾ ਦਾ ਅਧਿਐਨ ਕਰਨਾ ਸੁਰੂ ਕਰ ਦੇਣਾ ਚਾਹੀਦਾ ਹੈ। ਇਹ ਯੋਗਤਾ ਖੁਦਾ ਵੱਲੋਂ ਦਿੱਤਾ ਤੋਂਡਾ ਹੈ, ਜਿਵੇਂ ਕਿ 1 ਕੁਰਿੰਬਿਆਂ 12:28 ਤੋਂ ਸਾਫ਼ ਹੈ ਜਿੱਥੇ ਪੌਲਸ ਨੇ ‘‘ਹਾਕਮਾਂ’’ ਜਾਂ ‘‘administrators’’ (KJV) ‘‘governments’’ (KJV) ਦੇ ਦਾਨ ਦੀ ਗੱਲ ਕੀਤੀ। ਇਸ ਦੇ ਯੂਨਾਨੀ ਸ਼ਬਦ ਦੇ ਇਕ ਇਕ ਸ਼ਬਦ ਦਾ ਅਰਥ ਹੈ ‘‘ਸਮੁੰਦਰੀ ਜਹਾਜ਼ ਦੇ ਚਲਾਉਣ ਵਾਲੇ ਦਾ ਕੰਮ ਜੋ ਚੱਟਾਨਾਂ ਅਤੇ ਡੂੰਘੇ ਥਾਂਵਾਂ ਤੋਂ ਹੁੰਦੇ ਹੋਏ ਜਹਾਜ਼ ਨੂੰ ਬੰਦਰਗਾਹ ਤਕ ਲੈ ਜਾਂਦਾ ਹੈ।’’<sup>1</sup> ਸਾਫ਼ ਤੌਰ ਤੇ ਇਸ ਵਿਚ ਕਲੀਸੀਆ ਦੇ ਪਾਸਬਾਨਾਂ ਦਾ ਕੰਮ ਵੀ ਅਤੇ ਉਸ ਨੂੰ ਪਹਿਲ ਵੀ ਦਿੱਤੀ ਜਾ ਸਕਦੀ ਹੈ; ਪਰ ਜ਼ਰੂਰੀ ਨਹੀਂ ਕਿ ਇਸ ਨੂੰ ਉਸ ਦੇ ਨਾਲ ਜੋੜਿਆ ਜਾਵੇ। ਇਕ ਟੀਕਾਕਾਰ ਨੇ ਆਖਿਆ ਹੈ, ‘‘ਕੰਮ ਸਾਫ਼ ਤੌਰ ਤੇ ਦਿਸ਼ਾ ਦੇਣ ਦਾ ਹੈ, ਅਤੇ ਇਹ ਐਲਡਰਾਂ ਦਾ ਕੰਮ ਹੋ ਸਕਦਾ ਹੈ। ਪਰ ਸਾਨੂੰ ਇਸ ਦਾ ਕਿਸੇ ਤਰ੍ਹਾਂ ਵੀ ਪਤਾ ਨਹੀਂ ਹੈ।’’<sup>2</sup>

ਜੇ ਇਹ ਸ਼ਬਦ ਸਿਰਫ ਐਲਡਰਾਂ ਲਈ ਹੀ ਹੁੰਦਾ, ਤਾਂ ਇਹ ਸਵਾਲ ਉੱਠਦਾ ਹੈ: ‘‘ਭਲਾ ਖੁਦਾ ਆਦਮੀ ਨੂੰ ਯੋਗਤਾ ਐਲਡਰ ਬਣਨ ਦੇ ਬਾਅਦ ਹੀ ਦਿੰਦਾ ਹੈ?’’ ਇਹ ਕਹਿਣਾ ਬਹੁਤਾ ਸਹੀ ਹੋ ਸਕਦਾ ਹੈ ਕਿ ਅਸੀਂ ‘‘ਪ੍ਰਬੰਧ ਕਰਨ’’ ਦੀ ਆਦਮੀ ਦੀ ਯੋਗਤਾ ਨੂੰ ਤਦ ਹੀ ਪਛਾਣਦੇ ਹਾਂ ਜਦ ਅਸੀਂ ਉਸ ਨੂੰ ਐਲਡਰ ਨਿਯੁਕਤ ਕਰਦੇ ਹਾਂ। ਜੇ ਇਹ ਗੱਲ ਹੈ, ਤਾਂ ਆਦਮੀਆਂ ਵਿਚ ਐਲਡਰ ਚੁਣੇ ਜਾਣ ਤੋਂ ਪਹਿਲਾਂ ਵੀ ਅਗਵਾਈ ਕਰਨ ਦੀ ਯੋਗਤਾ ਹੁੰਦੀ ਹੈ। ਇਸ ਲਈ ਆਦਮੀਆਂ ਨੂੰ ਚਾਹੀਦਾ ਹੈ ਕਿ ਉਹ ਐਲਡਰ ਬਣਨ ਤੋਂ ਪਹਿਲਾਂ ਹੀ ਆਪਣੀ ਇਸ ਯੋਗਤਾ ਨੂੰ ਵਰਤੋਂ ਵਿਚ ਲਿਆਉਣਾ ਸੁਰੂ ਕਰ ਦੇਣ।

ਆਦਮੀ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਸ ਵਿਚ ਅਗਵਾਈ ਕਰਨ ਦੀ ਯੋਗਤਾ ਹੈ?

ਆਦਮੀ ਨੂੰ ਇਹ ਕਿਵੇਂ ਪਤਾ ਲੱਗਦਾ ਹੈ ਕਿ ਉਸ ਵਿਚ ਅਗਵਾਈ ਕਰਨ ਦੀ ਯੋਗਤਾ ਹੈ ਜਾਂ ਨਹੀਂ? ਇਸ ਸਵਾਲ ਦੇ ਜਵਾਬ ਲਈ, ਆਉਂਦੇ ਇਕ ਹੋਰ ਜਵਾਬ ਦਿੰਦੇ ਹਾਂ: ਇਹ ਕਿਵੇਂ ਪਤਾ ਲੱਗਦਾ ਹੈ ਕਿ ਤੁਹਾਡੇ ਵਿਚ ਗਾਉਣ ਦੀ ਕਲਾ ਹੈ ਜਾਂ ਨਹੀਂ? ਗਾਉਣ ਦੀ ਕੋਸ਼ਿਸ਼ ਕਰਕੇ! ਜਦ ਤਕ ਅਸੀਂ ਕੁਝ ਸਮੇਂ ਲਈ ਗਾਉਣ ਦੀ ਕੋਸ਼ਿਸ਼ ਨਹੀਂ ਕਰਦੇ, ਤਦ ਤਕ ਸਾਨੂੰ ਇਹ ਪਤਾ ਨਹੀਂ ਲਗ ਸਕਦਾ ਕਿ ਅਸੀਂ ਗਾ ਸਕਦੇ ਹਾਂ ਜਾਂ ਨਹੀਂ। ਇਸੇ ਤਰ੍ਹਾਂ, ਇਹ ਪਤਾ ਲਾਉਣ ਲਈ ਕਿ ਸਾਡੇ ਅੰਦਰ ਅਗਵਾਈ ਕਰਨ ਦਾ ਗੁਣ ਹੈ ਜਾਂ ਨਹੀਂ, ਇੱਕੋ ਤਰੀਕਾ ਹੈ ਉਸ ਨੂੰ ਅਮਲ ਵਿਚ ਲਿਆਉਣਾ ਅਤੇ ਕੁਝ ਸਮੇਂ ਲਈ ਸਿਹਨਤ ਨਾਲ ਕੋਸ਼ਿਸ਼ ਕਰਨਾ ਹੈ। ਜੇ ਕੋਈ ਕਹਿੰਦਾ ਹੈ, ‘‘ਮੈਂ ਕਦੇ ਐਲਡਰ ਨਹੀਂ ਬਣ ਸਕਦਾ?’’ ਮੈਨੂੰ ਇਸ ਕੰਮ ਲਈ ਬਣਾਇਆ ਹੀ ਨਹੀਂ ਗਿਆ ਹੈ, ਅਤੇ ਐਲਡਰ ਬਣਨ ਲਈ ਆਪਣੇ ਆਪ ਨੂੰ ਵਧਾਉਣ ਦੀ ਕੋਸ਼ਿਸ਼ ਨਹੀਂ ਕਰਦਾ, ਤਾਂ ਉਹ ਉਸ ਤੋੜੇ ਨੂੰ ਜੋ ਖੁਦਾ ਨੇ ਉਸ ਨੂੰ ਦਿੱਤਾ ਹੈ ਦਫ਼ਨ ਕਰ ਰਿਹਾ ਹੈ ਸਕਦਾ ਹੈ।

ਆਪਣੇ ਤੋਜਿਆਂ ਨੂੰ ਵਰਤਣਾ ਕਿਵੇਂ ਸ਼ੁਰੂ ਕੀਤਾ ਜਾ ਸਕਦਾ ਹੈ?

ਆਪਣੇ ਨਜ਼ਦੀਕੀ ਲੋਕਾਂ ਦੀ ਅਗਵਾਈ ਉਨ੍ਹਾਂ ਨੂੰ ਹੁਕਮ ਦੇ ਕੇ ਨਹੀਂ ਕੀਤੀ ਜਾਂਦੀ। ਅਸੀਂ ਲੋਕਾਂ ਉੱਤੇ ਹਕੂਮਤ ਕਰਕੇ ਅਗਵਾਈ ਕਰਨ ਦੇ ਤੌਰੇ ਦੀ ਵਰਤੋਂ ਕਰਨਾ ਸ਼ੁਰੂ ਨਹੀਂ ਕਰ ਸਕਦੇ! ਕੁਝ ਲੋਕਾਂ ਨੂੰ ਲਗ ਸਕਦਾ ਹੈ ਕਿ ਐਲਡਰ ਬਣਨ ਦਾ ਇਹੀ ਤਰੀਕਾ ਹੈ; ਕਈ ਮੰਡਲੀਆਂ ਵਿਚ ‘ਲੀਡਰ ਤਾਂ ਬਹੁਤ ਸਾਰੇ ਪਰ ਭਾਰਤੀ ਕੋਈ ਨਹੀਂ ਹੁੰਦਾ’ ਭਾਵ ਕੰਮ ਕਰਾਉਣ ਵਾਲੇ ਤਾਂ ਬਹੁਤ ਹੁੰਦੇ ਹਨ ਪਰ ਕੰਮ ਕਰਨ ਵਾਲੇ ਬਹੁਤ ਘੱਟ। ਇਹ ਐਲਡਰ ਦੀ ਅਗਵਾਈ ਕਰਨ ਦੇ ਤਰੀਕੇ ਦੀ ਗਲਤ ਧਾਰਨਾ ਦੇ ਕਾਰਣ ਹੁੰਦਾ ਹੈ। 1 ਪਤਰਸ 5:1-5 ਅਨੁਸਾਰ ਐਲਡਰਾਂ ਨੂੰ ਧੋਂ ਜਮਾਉਣ ਵਾਲੇ ਨਹੀਂ ਹੋਣਾ ਚਾਹੀਦਾ ਭਾਵ ਉਨ੍ਹਾਂ ਨੂੰ ‘ਉਨ੍ਹਾਂ ਉੱਤੇ ਸਿਖੇ / ਉਨ੍ਹਾਂ ਦੇ) ਸ਼ੁਰੂ ਕੀਤੇ ਗਏ ਹਨ ਹੁਕਮ ਚਲਾ ਕੇ’ ਕੰਮ ਨਹੀਂ ਕਰਨਾ ਚਾਹੀਦਾ। ਉਹ ਬਾਸ ਨਹੀਂ ਹਨ। ਅਸਲ ਚ 1 ਪਤਰਸ 5:5 ਵਿਚਲਾ ‘ਇਕ ਦੂਏ ਦੀ ਟਹਿਲ ਕਰਨ ਲਈ ਮਨ ਦੀ ਹਲੀਮੀ ਨਾਲ ਲੱਕ ਬੰਨ੍ਹਣੁੰ’ ਵਿਹਾਰ ਐਲਡਰਾਂ ਉੱਤੇ ਵੀ ਉਵੇਂ ਹੀ ਲਾਗੂ ਹੁੰਦਾ ਹੈ! ਐਲਡਰਾਂ ਨੂੰ ਨਮੂਨਾ ਦੇਣਾ ਚਾਹੀਦਾ ਹੈ। ਉਨ੍ਹਾਂ ਨੂੰ ਮਜਬੂਰੀ ਨਾਲ ਨਹੀਂ ਬਲਕਿ ਮਰਜ਼ੀ ਨਾਲ; ਚਲਾਕੀ ਨਾਲ ਨਹੀਂ ਬਲਕਿ ਪ੍ਰਭਾਵ ਨਾਲ ਅਗਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਦੇ ਸੁਭਾਅ ਦੀ ਖੁਬਸੂਰਤੀ ਦੇ ਕਾਰਣ, ਭਲਿਆਈ ਅਤੇ ਬੁਧ ਨਾਲ ਹੀ ਜੋ ਦੂਜਿਆਂ ਨੂੰ ਉਨ੍ਹਾਂ ਵਿਚ ਦਿਖਾਈ ਦਿੰਦੀ ਹੈ, ਇੱਜੜ ਖੁਸ਼ੀ ਨਾਲ ਉਨ੍ਹਾਂ ਦੇ ਮਗਰ ਚੱਲਦਾ ਹੈ।

ਭਵਿੱਖ ਦੇ ਐਲਡਰਾਂ ਨੂੰ ਸੇਵਾ ਕਰਨੀ ਸਿੱਖਣੀ ਚਾਹੀਦੀ ਹੈ। ਵਪਾਰ ਵਿਚ, ਪ੍ਰਬੰਧਕ ਦੇ ਅਹੁਦੇ ਤਕ ਪਹੁੰਚਣ ਲਈ ਲੋਕ ਹੇਠਾਂ ਤੋਂ ਸ਼ੁਰੂ ਕਰਦੇ ਹਨ। ਉਹ ਪੂਰੇ ਸੰਗਠਨ ਦੇ ਨਾਲ ਸਭ ਅਹੁਦਿਆਂ ਤੇ ਕੰਮ ਕਰਦੇ ਹਨ। ਨਹੀਂ ਤਾਂ ਉਸ ਕੰਮ ਨੂੰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਿਲਾਂ ਅਤੇ ਸੰਗਠਨ ਨੂੰ ਕਿਵੇਂ ਸਮਝ ਸਕਦੇ ਹਨ? ਇਸੇ ਤਰ੍ਹਾਂ, ਬਾਈਬਲ ਦੇ ਅਰਥ ਵਿਚ ਅਸੀਂ ਆਗੂ ਦੇ ਤੰਰ ਤੇ ਉਦੇਂ ਹੀ ਕੰਮ ਕਰਨ ਲੱਗਦੇ ਹਾਂ ਜਦ ਸੇਵਾ ਕਰਨੀ ਸ਼ੁਰੂ ਕਰਦੇ ਹਾਂ।

ਭਵਿੱਖ ਵਿਚ ਐਲਡਰਾਂ ਨੂੰ ਕੰਮ ਵਿਚ ਮਿਲਣ ਦੇ ਮੌਕੇ ਲੱਭਣੇ ਚਾਹੀਦੇ ਹਨ। ਐਲਡਰ ਬਣਨ ਵਾਲਾ ਆਦਮੀ ਚਰਵਾਹੀ ਦੇ ਕੰਮ ਵਿਚ ਮਿਲਣ ਦੇ ਮੌਕਿਆਂ ਦੀ ਤਲਾਸ਼ ਕਰਨ ਲੱਗਦਾ ਹੈ। ਐਲਡਰ ਦਾ ਜ਼ਿਆਦਾਤਰ ਕੰਮ ਦੂਜੇ ਮੈਂਬਰਾਂ ਦੀ ਦੇਖਭਾਲ ਕਰਨ ਦੀ ਜ਼ਿੰਮੇਵਾਰੀ ਵੀ ਹੈ। ਉਦਾਹਰਨ ਲਈ, ਐਲਡਰਾਂ ਨੂੰ ਗਾਈਚੀਆਂ ਹੋਈਆਂ ਭੇਡਾਂ ਨੂੰ ਭਾਲਣਾ ਚਾਹੀਦਾ ਹੈ, ਸਗੋਂ ਨਵਾਂ ਨੇਮ ਇਸ ਜ਼ਿੰਮੇਵਾਰੀ ਨੂੰ ਦੂਜੇ ਮਸੀਹੀ ਲੋਕਾਂ ਉੱਤੇ ਵੀ ਪਾਉਂਦਾ ਹੈ (ਗਲਾਤੀਆਂ 6:1)। ਇਸੇ ਤਰ੍ਹਾਂ ਐਲਡਰਾਂ ਨੂੰ ਸਿਖਾਉਣ ਲਈ ਤਿਆਰ ਰਹਿਣ; ਸਗੋਂ ਸਭ ਮਸੀਹੀ ਲੋਕਾਂ ਨੂੰ ਆਪਣੀਆਂ ਜ਼ਿੰਦਗੀਆਂ ਦੇ ਰਾਹੀਂ ਸਿਖਾਉਣਾ ਚਾਹੀਦਾ ਹੈ ਅਤੇ ਸਭ ਨੂੰ ਆਪਣੀ ਯੋਗਤਾ ਅਨੁਸਾਰ ਮੌਕਾ ਮਿਲਣ ਤੇ ਵਚਨ ਸਿਖਾਉਣ ਵਾਲੇ ਹੋਣਾ ਚਾਹੀਦਾ ਹੈ। ਇਸ ਦੇ ਇਲਾਵਾ, ਐਲਡਰਾਂ ਨੂੰ ਬੂਠੀ ਸਿੱਖਿਆ ਦਾ ਸਾਹਮਣਾ ਕਰਨ ਲਈ ਕਿਹਾ ਗਿਆ ਹੈ, ਸਾਨੂੰ ਸਭ ਨੂੰ ਵੀ ‘ਉਸ ਨਿਹਚਾ ਲਈ ਪੂਰਾ ਜਤਨ’ ਕਰਨ ਲਈ ਕਿਹਾ ਗਿਆ ਹੈ ‘ਜੋ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ’ (ਯਹੂਦਾ 3)। ਅਖੀਰ ਵਿਚ ਐਲਡਰਾਂ ਦਾ ਕੰਮ ਦੂਜੇ ਮੈਂਬਰਾਂ ਨੂੰ ਸਮਝਾਉਣਾ ਹੈ; ਪਰ ‘ਨਿੱਤ ਇਕ ਦੂਜੇ ਨੂੰ ਉਪਦੇਸ਼ ਕਰਿਆ ਕਰੋ’ (ਇਬਰਾਨੀਆਂ 3:13) ਕਹਿ ਕੇ ਇਬਰਾਨੀਆਂ ਦੀ ਪੱਤਰੀ ਦੇ ਲੇਖਕ ਨੇ ਹਰ ਮਸੀਹੀ ਨੂੰ ਸਲਾਹ ਦਿੱਤੀ ਹੈ।

ਨਮੂਨੇ ਦੇ ਰੂਪ ਵਿਚ, ਜਦ ਕੋਈ ਮੰਡਲੀ ਕਿਸੇ ਆਦਮੀ ਨੂੰ ਐਲਡਰ ਨਿਯੁਕਤ ਕਰਦੀ ਹੈ, ਤਾਂ ਇਹ ਕਰਕੇ ਉਹ ਉਸ ਨੂੰ ਨਵਾਂ ਕੰਮ ਨਹੀਂ ਦਿੰਦੀ ਭਾਵ ਇਹ ਇਹ ਮੰਨਦੀ ਹੈ ਕਿ ਉਹ

ਆਦਮੀ ਪਹਿਲਾਂ ਤੋਂ ਹੀ ਇਸ ਵਿਚ ਬਹੁਤ ਸਾਰੇ ਕੰਮ ਕਰ ਰਿਹਾ ਸੀ ਜੋ ਐਲਡਰ ਲਈ ਕਰਨੇ ਜ਼ਰੂਰੀ ਹਨ। ਇਹ ਉਸ ਨੂੰ ਮੁਖਤਿਆਰ ਦੇ ਰੂਪ ਵਿਚ ਜ਼ਿੰਮੇਵਾਰੀ ਨਿਭਾਉਣ ਲਈ ਦਿੰਦੀ ਹੈ ਜੋ ਲੋਕਾਂ ਦੀਆਂ ਜਾਨਾਂ ਦੀ ਜ਼ਿੰਮੇਵਾਰੀ ਪਹਿਲਾਂ ਹੀ ਸਮਝਦਾ ਹੈ।

## ਸਾਰ

ਕੋਈ ਵੀ ਸਬਕ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ ਸੁਣਨ ਵਾਲੇ ਜਾਂ ਪੜ੍ਹਨ ਵਾਲੇ ਦੇ ਵਰਤਾਉ ਇਸ ਨਾਲ ਬਦਲ ਜਾਣ। ਇਸ ਲਈ ਇਹ ਪਾਠ ਤਾਂ ਹੀ ਕਾਮਯਾਬ ਹੋ ਸਕਦਾ ਹੈ ਜੇ (1) ਇਸ ਵਿਚ ਕਿਸੇ ਮੰਡਲੀ ਕੋਲ ਵਕਤ ਸਿਰ ਯੋਗ ਐਲਡਰ ਨਿਯੁਕਤ ਕਰਨ ਦੀ ਸਿੱਖਿਆ ਮਿਲੇ; (2) ਇਸ ਵਿਚ ਬਿਨਾਂ ਐਲਡਰ ਮੰਡਲੀ ਨੂੰ ਆਪਣੇ ਕੰਮ ਬਜ਼ੁਰਗਾਂ ਦੇ ਹੋਣ ਦੀ ਤਰ੍ਹਾਂ ਹੀ ਕੰਮ ਕਰਨ ਵਿਚ ਮਦਦ ਮਿਲੇ। (3) ਆਦਮੀਆਂ ਨੂੰ ਪ੍ਰਭੂ ਦੀ ਕਲੀਸੀਆ ਵਿਚ ਐਲਡਰਾਂ ਦੇ ਰੂਪ ਵਿਚ ਇਕ ਦਿਨ ਆਪਣੇ ਆਪ ਨੂੰ ਸੇਵਾ ਲਈ ਯੋਗ ਬਣਾਉਣ ਦੀ ਤਿਆਰੀ ਕਰਨ ਵਿਚ ਮਦਦ ਮਿਲੇ।

ਅਮਰੀਕਾ ਵਿਚ ਲੋਕਾਂ ਨੂੰ ਛੋਜ ਵਿਚ ਭਰਤੀ ਕਰਨ ਲਈ ਨੌਜਵਾਨਾਂ ਵੱਲ ਉਗਲੀ ਕਰਦੇ ਹੋਏ ਅੰਕਲ ਸੈਮ ਨੂੰ ਇਹ ਕਹਿੰਦਿਆਂ ਵਿਖਾਇਆ ਜਾਂਦਾ ਹੈ, ‘‘ਅੰਕਲ ਸੈਮ ਨੀਡਸ ਯੂ’’ ਭਾਵ ਅੰਕਲ ਸੈਮ ਨੂੰ ਤੁਹਾਡੀ ਲੋੜ ਹੈ। ਅੱਜ ਬੁਦਾ ਨੂੰ ਲੋਕਾਂ ਦੀ ਲੋੜ ਹੈ! ਬੁਦਾ ਨੂੰ ਲੋੜ ਹੈ ਕਿ ਲੋਕ ਪ੍ਰਚਾਰਕ, ਨਿੱਜੀ ਕੰਮਕਾਜ਼ ਅਤੇ ਸਿਖਾਉਣ ਵਾਲੇ ਅਤੇ ਸ਼ਾਇਦ ਸਭ ਤੋਂ ਬਹੁਤਾ ਜ਼ਰੂਰੀ ਪ੍ਰਭੂ ਦੀ ਕਲੀਸੀਆ ਦੇ ਐਲਡਰ ਬਣਨ।

---

### ਟਿੱਪਣੀਆਂ

- <sup>1</sup>ਵਿਲੀਅਮ ਬਾਰਕਲੇ, ਦਿ ਲੈਟਰ ਟੂ ਦ ਕੋਰੰਥੀਅੰਜ (ਐਡਿਨਬਰਗ: ਦਿ ਸੇਂਟ ਐਡਰਿਊ ਪ੍ਰੈਸ, 1973), 129.
- <sup>2</sup>ਦਿ ਟਿੰਡੇਲ ਨਿਊ ਟੈਸਟਾਮੈਟ ਕਮੈਟਰੀ (ਗੈਡ ਰੈਪਿਡਸ, ਮਿਸਿਗਨ: ਵਿਲੀਅਮ ਬੀ. ਈਰਡਮੈਸ ਪਬਲਿਸਿੰਗ ਕ., 1958), 179 ਵਿਚ ਲਿਓਨ ਮੌਰਿਸ, ਦ ਫਸਟ ਐਪਿਸਟਲ ਆਫ ਪਾਲ ਟੂ ਦ ਕੋਰੰਥੀਅੰਜ।